

ਲਾਇਸੈਂਸ ਕਿਵੇਂ ਪ੍ਰਾਪਤ ਕਰੋ

ਕਦਮ 1: ਵਾਧੂ ਰਿਹਾਇਸ਼ੀ ਯੂਨਿਟ (ਏ.ਆਰ.ਯੂ.) (ARU) ਦੀ ਰਜਿਸਟ੍ਰੇਸ਼ਨ ਕਰੋ

- ਜੇ ਲਾਗੂ ਹੁੰਦਾ ਹੈ, ਤਾਂ ਯਕੀਨੀ ਬਣਾਓ ਕਿ ਤੁਹਾਡਾ ਵਾਧੂ ਰਿਹਾਇਸ਼ੀ ਯੂਨਿਟ (ARU) ਸਿਟੀ ਕੋਲ ਰਜਿਸਟਰਡ ਹੈ।

ਕਦਮ 2: ਆਪਣੀ ਪ੍ਰਾਪਰਟੀ ਤਿਆਰ ਕਰੋ

- ਯਕੀਨੀ ਬਣਾਓ ਕਿ ਸਾਰੀਆਂ ਕਿਰਾਏ ਦੀਆਂ ਯੂਨਿਟਾਂ ਅੱਗ ਤੋਂ ਸੁਰੱਖਿਆ, ਪ੍ਰਾਪਰਟੀ ਦੇ ਮਿਆਰਾਂ, ਬਿਲਡਿੰਗ ਅਤੇ ਬੀਮੇ ਦੀਆਂ ਲੋੜਾਂ 'ਤੇ ਖਰੀਦਾਂ ਉੱਤਰਦੀਆਂ ਹਨ।

ਕਦਮ 3: ਆਪਣੀ ਲਾਇਸੈਂਸਿੰਗ ਅਰਜ਼ੀ ਪੂਰੀ ਕਰੋ

- ਲੈਂਡਲਾਰਡ ਐਜੂਕੇਸ਼ਨ ਮਾਡਿਊਲ (Landlord Education Module) ਨੂੰ ਪੂਰਾ ਕਰੋ ਅਤੇ ਘੱਟੋ-ਘੱਟ 2 ਮਿਲੀਅਨ ਡਾਲਰ ਦੀ ਲਾਇਬਿਲਟੀ ਇੰਸ਼ੂਰੈਂਸ ਦੇ ਸਬੂਤ ਸਮੇਤ, ਔਨਲਾਈਨ ਅਰਜ਼ੀ ਜਮ੍ਹਾਂ ਕਰੋ।
- ਲਾਇਸੈਂਸ ਲਈ ਅਰਜ਼ੀ ਮੁਫਤ ਹੈ।

ਕਦਮ 4: ਆਪਣਾ ਲਾਇਸੈਂਸ ਸਭ ਨੂੰ ਨਜ਼ਰ ਆਉਣ ਵਾਲੀ ਥਾਂ 'ਤੇ ਲਗਾਓ

- ਲਾਇਸੈਂਸ ਈਮੇਲ ਰਾਹੀਂ ਜਾਰੀ ਕੀਤੇ ਜਾਂਦੇ ਹਨ ਅਤੇ ਇਸਨੂੰ ਕਿਰਾਏ ਵਾਲੀ ਪ੍ਰਾਪਰਟੀ ਵਿੱਚ ਸਪੱਸ਼ਟ ਅਤੇ ਨਜ਼ਰ ਆਉਣ ਵਾਲੀ ਥਾਂ 'ਤੇ ਲਗਾਉਣਾ ਲਾਜ਼ਮੀ ਹੈ।

ਕਦਮ 5: ਲਾਇਸੈਂਸ ਦੀਆਂ ਸ਼ਰਤਾਂ ਦੀ ਪਾਲਣਾ ਕਰੋ ਅਤੇ ਹਰ ਸਾਲ ਇਸ ਦਾ ਨਵੀਨੀਕਰਨ (Renew) ਕਰੋ।

- ਆਪਣੇ ਲਾਇਸੈਂਸ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰੋ ਅਤੇ ਹਰ ਸਾਲ ਸਮੇਂ ਸਿਰ ਇਸ ਦਾ ਨਵੀਨੀਕਰਨ ਕਰੋ।

ਕੀ ਤੁਹਾਡਾ ਵਾਧੂ ਰਿਹਾਇਸ਼ੀ ਯੂਨਿਟ (ARU) ਕਿਰਾਏ 'ਤੇ ਨਹੀਂ ਹੈ?

ਜੇ ਹਾਂ, ਤਾਂ “ਗੈਰ-ਰੈਂਟਲ ਘੋਸ਼ਣਾ ਫਾਰਮ (Non-Rental Property Declaration Form)” ਭਰ ਕੇ rrl@brampton.ca 'ਤੇ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ। ਇਹ ਫਾਰਮ brampton.ca/rrl 'ਤੇ ਉਪਲਬਧ ਹੈ।

ਨਿਯਮਾਂ ਦੀ ਉਲੰਘਣਾ

ਨਿਯਮਾਂ ਦੀ ਉਲੰਘਣਾ ਦੇ ਨਤੀਜੇ ਵਜੋਂ ਇਹ ਕਾਰਵਾਈ ਹੋ ਸਕਦੀ ਹੈ:

- ਪ੍ਰਸ਼ਾਸਕੀ ਜੁਰਮਾਨੇ, 750 ਡਾਲਰ ਤੋਂ ਸ਼ੁਰੂ
- ਅੱਗ ਸਬੰਧੀ ਇੰਸਪੈਕਸ਼ਨ ਦੀ ਫੀਸ, 3,000 ਡਾਲਰ ਤੋਂ ਸ਼ੁਰੂ
- ਬਿਲਡਿੰਗ ਕੋਡ (Building Code) ਦੀਆਂ ਉਲੰਘਣਾਵਾਂ ਲਈ ਜੁਰਮਾਨੇ, 50,000 ਡਾਲਰ ਜਾਂ ਇਸ ਤੋਂ ਵੱਧ ਹੋ ਸਕਦੇ ਹਨ।

ਸੰਪਰਕ ਜਾਣਕਾਰੀ

ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਹੇਠਾਂ ਦਿੱਤੇ ਕਿਸੇ ਵੀ ਵਿਭਾਗ ਨਾਲ ਸੰਪਰਕ ਕਰੋ:

ਰਿਹਾਇਸ਼ੀ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ (Residential Rental Licensing Program)
rrl@brampton.ca

ਵਾਧੂ ਰਿਹਾਇਸ਼ੀ ਯੂਨਿਟ ਪ੍ਰੋਗਰਾਮ (Additional Residential Units Program)
building.inquiries@brampton.ca

ਅੱਗ ਦੀ ਰੋਕਥਾਮ (Fire Prevention)
fire.prevention@brampton.ca

Brampton 311
311brampton.ca



ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਲਈ ਹੋਰ ਜਾਣਕਾਰੀ ਅਤੇ ਉਪਯੋਗੀ ਸਰੋਤਾਂ ਲਈ, brampton.ca/renting 'ਤੇ ਜਾਓ।

RESIDENTIAL RENTAL LICENSING (ਰਿਹਾਇਸ਼ੀ ਕਿਰਾਏ ਦੀਆਂ ਪ੍ਰਾਪਰਟੀਆਂ ਲਈ ਲਾਇਸੈਂਸ)

ਸੁਰੱਖਿਅਤ ਕਿਰਾਏ ਵਾਲੀਆਂ ਰਿਹਾਇਸ਼ਾਂ, ਮਜ਼ਬੂਤ ਭਾਈਚਾਰੇ



Punjabi

ਪ੍ਰੋਗਰਾਮ ਬਾਰੇ ਜਾਣਕਾਰੀ

ਸਿਟੀ ਆਫ ਬ੍ਰੈਂਟਨ ਦਾ ਰਿਹਾਇਸ਼ੀ ਰੈਂਟਲ ਲਾਇਸੈਂਸਿੰਗ (Residential Rental Licensing) (ਆਰ.ਆਰ.ਐਲ.) (RRL) ਪ੍ਰੋਗਰਾਮ ਕਿਰਾਏ ਦੀਆਂ ਰਿਹਾਇਸ਼ੀਆਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਯਕੀਨੀ ਬਣਾਉਣ ਲਈ ਸਪੱਸ਼ਟ ਮਾਪਦੰਡ ਤੈਅ ਕਰਦਾ ਹੈ। ਇਸ ਪ੍ਰੋਗਰਾਮ ਅਧੀਨ, ਜਿਹੜੇ ਮਕਾਨ ਮਾਲਕ ਇੱਕ ਤੋਂ ਚਾਰ ਰਿਹਾਇਸ਼ੀ ਯੂਨਿਟ ਕਿਰਾਏ 'ਤੇ ਦਿੰਦੇ ਹਨ, ਉਨ੍ਹਾਂ ਲਈ ਘਰ ਕਿਰਾਏ 'ਤੇ ਦੇਣ ਤੋਂ ਪਹਿਲਾਂ ਹਰ ਸਾਲ ਲਾਇਸੈਂਸ ਲੈਣਾ ਲਾਜ਼ਮੀ ਹੈ।

ਲਾਇਸੈਂਸਿੰਗ ਕਿਉਂ ਮਾਇਨੇ ਰੱਖਦੀ ਹੈ

ਆਰ.ਆਰ.ਐਲ. (RRL) ਪ੍ਰੋਗਰਾਮ ਇਹ ਯਕੀਨੀ ਬਣਾਉਂਦਾ ਹੈ ਕਿ:

- ਕਿਰਾਏ ਦੇ ਘਰ ਸੁਰੱਖਿਅਤ, ਕਾਨੂੰਨੀ ਤਰੀਕੇ ਨਾਲ ਬਣਾਏ ਹਨ ਅਤੇ ਚੰਗੀ ਤਰ੍ਹਾਂ ਸੰਭਾਲੇ ਹੋਏ ਹੋਣ
- ਅੱਗ ਤੋਂ ਸੁਰੱਖਿਆ ਅਤੇ ਪ੍ਰਾਪਰਟੀ ਮਿਆਰਾਂ ਦੀ ਪਾਲਣਾ ਕੀਤੀ ਜਾਵੇ
- ਕਿਰਾਏਦਾਰ ਅਤੇ ਆਂਢ-ਗਵਾਂਢ ਦੀ ਸੁਰੱਖਿਆ ਬਣੀ ਰਹੇ
- ਸਾਰੇ ਸ਼ਹਿਰ ਵਿੱਚ ਇੱਕੋ ਜਿਹੇ ਅਤੇ ਨਿਰਪੱਖ ਮਾਪਦੰਡ ਲਾਗੂ ਕੀਤੇ ਜਾਣ

ਲਾਇਸੈਂਸ ਦੀਆਂ ਮੁੱਖ ਲੋੜਾਂ

ਲਾਇਸੈਂਸਸ਼ੁਦਾ ਮਕਾਨ ਮਾਲਕਾਂ ਲਈ ਲਾਜ਼ਮੀ ਹੈ ਕਿ ਉਹ:

- ਲੈਂਡਲੋਰਡ ਕੋਡ ਆਫ ਕੰਡਕਟ (Landlord Code of Conduct) ਦੀ ਪਾਲਣਾ ਕਰਨ
- ਘੱਟੋ-ਘੱਟ 2 ਮਿਲੀਅਨ ਡਾਲਰ ਦਾ ਲਾਇਬਿਲਟੀ ਇੰਸ਼ੂਰੈਂਸ ਬਣਾਈ ਰੱਖਣ
- ਘਰ ਵਿੱਚ ਰਹਿਣ ਵਾਲੇ ਲੋਕਾਂ ਦੀ ਮਨਜ਼ੂਰਸ਼ੁਦਾ ਗਿਣਤੀ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰਨ
- ਓਨਟਾਰੀਓ ਫਾਇਰ ਕੋਡ (Ontario Fire Code) ਦੀ ਪਾਲਣਾ ਕਰਨ
- ਓਨਟਾਰੀਓ ਬਿਲਡਿੰਗ ਕੋਡ (Ontario Building Code) ਦੀ ਪਾਲਣਾ ਕਰਨ
- ਬਾਹਰ ਨਿੱਕਲਣ ਦੇ ਰਸਤੇ ਸਾਫ਼ ਅਤੇ ਰੁਕਾਵਟ-ਰਹਿਤ ਰੱਖਣ
- ਕੇਵਲ ਵੈਧ ਪਾਰਕਿੰਗ ਪ੍ਰਦਾਨ ਕਰਨ
- ਲਾਅਨ, ਬਰਫ ਹਟਾਉਣ ਅਤੇ ਕੂੜਾ-ਕਰਕਟ ਸਟੋਰ ਕਰਨ ਦੇ ਸਹੀ ਤਰੀਕੇ ਬਣਾਈ ਰੱਖਣ
- ਕਿਰਾਏਦਾਰਾਂ ਨਾਲ ਪ੍ਰਾਪਰਟੀ ਦੇ ਨਿਯਮ ਅਤੇ ਐਮਰਜੈਂਸੀ ਸੰਪਰਕ ਸਾਂਝੇ ਕਰਨ
- ਇਹਨਾਂ ਮਿਆਰਾਂ ਦੀ ਪਾਲਣਾ ਦੀ ਪੁਸ਼ਟੀ ਕਰਨ ਲਈ ਬੇਨਤੀ ਕਰਨ 'ਤੇ ਸ਼ਹਿਰ ਦੀਆਂ ਇੰਸਪੈਕਸ਼ਨਾਂ ਵਿੱਚ ਸਹਿਯੋਗ ਕਰਨ
- ਬ੍ਰੈਂਟਨ ਸ਼ਹਿਰ ਦੇ ਸਾਰੇ ਉਪ-ਨਿਯਮਾਂ ਦੀ ਪਾਲਣਾ ਕਰਨ

ਏ.ਆਰ.ਯੂ. (ARU) ਨੂੰ ਕਿਵੇਂ ਰਜਿਸਟਰ ਕਰੋ

ਵਾਧੂ ਰਿਹਾਇਸ਼ੀ ਯੂਨਿਟ (Additional Residential Unit) (ਏ.ਆਰ.ਯੂ.) (ARU) ਇੱਕ ਵੱਖਰਾ ਰਿਹਾਇਸ਼ੀ ਯੂਨਿਟ ਹੁੰਦਾ ਹੈ, ਜਿਸ ਵਿੱਚ ਆਪਣੀ ਰਸੋਈ ਅਤੇ ਬਾਥਰੂਮ ਹੁੰਦੇ ਹਨ। ਇਹ ਮੁੱਖ ਘਰ ਨਾਲ ਜੁੜਿਆ ਹੋ ਸਕਦਾ ਹੈ (ਜਿਵੇਂ ਦੂਜਾ ਯੂਨਿਟ ਜਾਂ ਬੇਸਮੈਂਟ ਅਪਾਰਟਮੈਂਟ) ਜਾਂ ਵੱਖਰਾ ਹੋ ਸਕਦਾ ਹੈ (ਜਿਵੇਂ ਕਿ ਗਾਰਡਨ ਸੂਈਟ)।

ਕਦਮ 1: ਯੋਗਤਾ ਦੀ ਪੁਸ਼ਟੀ ਕਰੋ

- ਇੱਕ ਪ੍ਰਾਪਰਟੀ 'ਤੇ ਮੁੱਖ ਘਰ ਸਮੇਤ ਵੱਧ ਤੋਂ ਵੱਧ ਤਿੰਨ ਰਿਹਾਇਸ਼ੀ ਯੂਨਿਟਾਂ ਦੀ ਇਜਾਜ਼ਤ ਹੈ।

ਕਦਮ 2: ਬਿਲਡਿੰਗ ਪਰਮਿਟ ਪ੍ਰਾਪਤ ਕਰੋ (ਜੇਕਰ ਜ਼ਰੂਰੀ ਹੋਵੇ)

- ਜੇ ਤੁਸੀਂ ਨਵਾਂ ਯੂਨਿਟ ਬਣਾ ਰਹੇ ਹੋ ਜਾਂ ਉਸ ਵਿੱਚ ਤਬਦੀਲੀ ਕਰ ਰਹੇ ਹੋ, ਤਾਂ ਸਾਰੇ ਲੋੜੀਂਦੇ ਬਿਲਡਿੰਗ ਪਰਮਿਟ ਪ੍ਰਾਪਤ ਕਰੋ। ਇਹ ਯਕੀਨੀ ਬਣਾਓ ਕਿ ਕੰਮ ਓਨਟਾਰੀਓ ਬਿਲਡਿੰਗ ਕੋਡ ਅਨੁਸਾਰ ਹੋਵੇ ਅਤੇ ਸਾਰੀਆਂ ਲਾਜ਼ਮੀ ਇੰਸਪੈਕਸ਼ਨਾਂ ਪੂਰੀਆਂ ਕੀਤੀਆਂ ਜਾਣ। ਬਿਨਾਂ ਪਰਮਿਟ ਕੀਤੇ ਕੰਮ ਨੂੰ ਕਾਨੂੰਨੀ ਬਣਾਉਣ ਅਤੇ ਭਵਿੱਖ ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਲਈ ਵੀ ਪਰਮਿਟ ਲੋੜੀਂਦੇ ਹਨ।

ਕਦਮ 3: ਆਪਣਾ ਰਜਿਸਟਰੇਸ਼ਨ ਜਮ੍ਹਾਂ ਕਰੋ

- ਏ.ਆਰ.ਯੂ. ਦੀ ਇੱਕ ਵਾਰ ਸਿਟੀ ਕੋਲ ਰਜਿਸਟ੍ਰੇਸ਼ਨ ਕਰਵਾਓ, ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਯੂਨਿਟ ਸੁਰੱਖਿਆ ਅਤੇ ਜ਼ੋਨਿੰਗ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ।



ਅੱਗ ਤੋਂ ਸੁਰੱਖਿਆ

- ਧੂੰਏਂ (Smoke Alarm) ਅਤੇ ਕਾਰਬਨ ਮੋਨੋਆਕਸਾਈਡ (Carbon Monoxide Alarm) ਦੇ ਅਲਾਰਮ ਨਿਰਮਾਤਾ ਦੀਆਂ ਹਦਾਇਤਾਂ ਅਨੁਸਾਰ ਲਗਾਏ ਅਤੇ ਸੰਭਾਲੇ ਜਾਣ। ਇਹ ਹਮੇਸ਼ਾਂ ਚਾਲੂ ਹਾਲਤ ਵਿੱਚ ਹੋਣੇ ਚਾਹੀਦੇ ਹਨ। ਅਲਾਰਮਾਂ ਦੀ ਨਿਯਮਿਤ ਜਾਂਚ ਕਰੋ, ਖਾਸ ਕਰਕੇ ਨਵੇਂ ਕਿਰਾਏਦਾਰ ਦੇ ਆਉਣ ਤੋਂ ਬਾਅਦ। ਜੇ ਕੋਈ ਅਲਾਰਮ ਕੰਮ ਨਾ ਕਰ ਰਿਹਾ ਹੋਵੇ, ਤਾਂ ਕਿਰਾਏਦਾਰ ਤੁਰੰਤ ਮਕਾਨ ਮਾਲਕ ਨੂੰ ਸੂਚਿਤ ਕਰਨ।
- ਯੂਨਿਟਾਂ ਅਤੇ ਬਾਹਰ ਨਿੱਕਲਣ ਦੇ ਰਸਤਿਆਂ ਵਿਚਕਾਰ ਅੱਗ ਨੂੰ ਫੈਲਣ ਤੋਂ ਰੋਕਣ ਵਾਲੇ ਸੈਪਰੇਸ਼ਨ ਅਤੇ ਅੱਗ ਰੋਕੂ ਦਰਵਾਜ਼ੇ ਸਹੀ ਸਥਿਤੀ ਵਿੱਚ ਰਹਿਣੇ ਲਾਜ਼ਮੀ ਹਨ। ਲਾਜ਼ਮੀ ਹੈ ਕਿ ਅੱਗ ਰੋਕੂ ਦਰਵਾਜ਼ੇ ਆਪਣੇ ਆਪ ਬੰਦ ਹੋਣ ਵਾਲੇ ਹੋਣ ਅਤੇ ਕੁੰਡੀ ਸਹੀ ਢੰਗ ਨਾਲ ਲੱਗੇ ਅਤੇ ਉਨ੍ਹਾਂ ਨੂੰ ਕਦੇ ਵੀ ਰੋਕਿਆ ਜਾਂ ਬਦਲਿਆ ਨਾ ਜਾਵੇ।
- ਬਾਹਰ ਨਿੱਕਲਣ ਦੇ ਸਾਂਝੇ ਰਸਤੇ ਸਾਫ਼ ਅਤੇ ਰੁਕਾਵਟ-ਰਹਿਤ ਰਹਿਣੇ ਲਾਜ਼ਮੀ ਹਨ। ਬਿਜਲੀ ਚਲੀ ਜਾਣ ਦੀ ਸਥਿਤੀ ਵਿੱਚ ਐਗਜ਼ਿਟ ਸਾਈਨ ਅਤੇ ਐਮਰਜੈਂਸੀ ਲਾਈਟਾਂ ਚਾਲੂ ਰਹਿਣੀਆਂ ਚਾਹੀਦੀਆਂ ਹਨ।
- ਮਕੈਨਿਕਲ ਰੂਮ ਜਾਂ ਫਰਨੇਸ ਵਾਲੇ ਕਮਰੇ ਨੂੰ ਸਮਾਨ ਰੱਖਣ ਲਈ ਨਾ ਵਰਤਿਆ ਜਾਵੇ। ਹੀਟਿੰਗ ਉਪਕਰਣਾਂ ਦੇ ਆਲੇ-ਦੁਆਲੇ ਹਰ ਸਮੇਂ ਖਾਲੀ ਥਾਂ ਬਣਾਈ ਰੱਖੋ।
- ਜਿੱਥੇ ਲੋੜ ਹੋਵੇ, ਉੱਥੇ ਅੱਗ-ਰੋਧਕ ਸਮੱਗਰੀ (Fire-rated Materials) ਦੀ ਵਰਤੋਂ ਕਰੋ ਤਾਂ ਜੋ ਫਾਇਰ ਸੈਪਰੇਸ਼ਨ ਸੁਰੱਖਿਅਤ ਰਹੇ। ਆਮ ਘਰੇਲੂ ਫੇਮ ਜਾਂ ਸੀਲੈਂਟ ਇਸ ਲਈ ਮਨਜ਼ੂਰ ਨਹੀਂ ਹਨ।

ਕਿਰਾਏਦਾਰ ਦੀਆਂ ਜ਼ਿੰਮੇਵਾਰੀਆਂ

ਸੁਰੱਖਿਅਤ ਅਤੇ ਸਾਫ਼-ਸੁਥਰਾ ਰਹਿਣ ਦਾ ਮਾਹੌਲ ਬਣਾਈ ਰੱਖਣ ਵਿੱਚ ਕਿਰਾਏਦਾਰਾਂ ਦੀ ਵੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਕਿਰਾਏਦਾਰਾਂ ਨੂੰ ਚਾਹੀਦਾ ਹੈ ਕਿ ਉਹ:

- ਕਿਰਾਏ ਵਾਲੇ ਯੂਨਿਟ ਨੂੰ ਸਾਫ਼-ਸੁਥਰਾ ਰੱਖਣ
- ਕੂੜੇ ਅਤੇ ਰੀਸਾਈਕਲਿੰਗ ਕੰਟੇਨਰਾਂ ਦੀ ਵਰਤੋਂ ਕਰਨ
- ਮੁਰੰਮਤ, ਰੱਖ-ਰਖਾਅ ਦੀਆਂ ਸਮੱਸਿਆਵਾਂ, ਕੀੜਿਆਂ, ਜਾਂ ਸੁਰੱਖਿਆ ਸੰਬੰਧੀ ਚਿੰਤਾਵਾਂ ਬਾਰੇ ਮਕਾਨ ਮਾਲਕ ਨੂੰ ਤੁਰੰਤ ਸੂਚਿਤ ਕਰਨ
- ਅਜਿਹੇ ਹਾਲਾਤ ਨਾ ਬਣਾਉਣ, ਜਿਨ੍ਹਾਂ ਨਾਲ ਕੀੜੇ-ਮਕੌੜੇ ਜਾਂ ਸੁਰੱਖਿਆ ਸੰਬੰਧੀ ਖ਼ਤਰੇ ਪੈਦਾ ਹੋ ਸਕਦੇ ਹਨ
- ਧੂੰਏਂ ਦੇ ਜਾਂ ਕਾਰਬਨ ਮੋਨੋਆਕਸਾਈਡ ਅਲਾਰਮਾਂ ਨਾਲ ਛੇੜਛਾੜ ਨਾ ਕਰੋ ਅਤੇ ਉਨ੍ਹਾਂ ਨੂੰ ਬੰਦ ਨਾ ਕਰਨ
- ਪ੍ਰਾਪਰਟੀ ਦੇ ਪਾਰਕਿੰਗ ਨਿਯਮਾਂ ਅਤੇ ਸ਼ਹਿਰ ਦੇ ਪਾਰਕਿੰਗ ਨਿਯਮਾਂ ਦੀ ਪਾਲਣਾ ਕਰਨ